

ਫਾਰਮ - ਏ

[ਪੈਰਾ 3 ਦਾ ਉਪ-ਪੈਰਾ (1) ਦੇਖੋ]

(ਖਾਤਾ ਖੋਲ੍ਹਣ ਲਈ ਅਰਜ਼ੀ)

ਸੇਵਾ ਵਿਖੇ

ਬ੍ਰਾਂਚ ਮੈਨੇਜਰ

ਦਰਖਾਸਤਕਰਤਾ ਦੀ ਪਾਸਪੋਰਟ ਸਾਈਜ਼ ਫੋਟੋ ਚਿਪਕਾਓ

.....

.....

ਸ਼੍ਰੀਮਾਨ ਜੀ,

ਮੈਂ/ਅਸੀਂ (ਦਰਖਾਸਤਕਰਤਾ) ਸੀਨੀਅਰ ਨਾਗਰਿਕ

ਬੱਚਤ ਸਕੀਮ ਅਧੀਨ ਤੁਹਾਡੇ ਬੈਂਕ ਵਿੱਚ ਖਾਤਾ ਖੋਲ੍ਹਣ ਲਈ ਅਰਜ਼ੀ ਦਿੰਦੇ ਹਾਂ।

ਮੈਂ/ਅਸੀਂ ਰੁਪਏ...../- (ਰੁਪਏ.....)

ਨਕਦ/ਚੈੱਕ/ਡੀ.ਡੀ. ਨੰਬਰ..... ਮਿਤੀ..... ਸ਼ੁਰੂਆਤੀ ਜਮ੍ਹਾਂ-ਰਕਮ ਵਜੋਂ ਦੇ ਰਹੇ ਹਾਂ। ਮੇਰੇ/ਸਾਡੇ ਵੇਰਵੇ ਹੇਠਾਂ ਦਿੱਤੇ ਗਏ ਹਨ:-

1. ਪਹਿਲੇ ਖਾਤਾਧਾਰਕ ਦਾ ਨਾਮ
ਪਤੀ/ਪਿਤਾ/ਮਾਤਾ ਦਾ ਨਾਮ ਜਾਂ ਅਦਾਲਤ ਵੱਲੋਂ ਨਿਯੁਕਤ ਸਰਪ੍ਰਸਤ
ਜਨਮ ਤਾਰੀਖ/...../..... (ਦਿਨ/ਮਹੀਨਾ/ਸਾਲ) (ਸ਼ਬਦਾਂ ਵਿੱਚ)
2. ਦੂਜੇ ਖਾਤਾਧਾਰਕ ਦਾ ਨਾਮ (ਸਿਰਫ ਜੀਵਨ ਸਾਥੀ)
ਪਤੀ/ਪਿਤਾ/ਮਾਤਾ ਦਾ ਨਾਮ
ਜਨਮ ਤਾਰੀਖ/...../..... (ਦਿਨ/ਮਹੀਨਾ/ਸਾਲ) (ਸ਼ਬਦਾਂ ਵਿੱਚ)
3. ਆਧਾਰ ਨੰਬਰ- (a) ਪਹਿਲੇ ਖਾਤਾਧਾਰਕ ਦਾ.....
(b) ਦੂਜੇ ਖਾਤਾਧਾਰਕ ਦਾ
4. ਪੈਨ ਨੰਬਰ (PAN) (a) ਪਹਿਲੇ ਖਾਤਾਧਾਰਕ ਦਾ.....
(b) ਦੂਜੇ ਖਾਤਾਧਾਰਕ ਦਾ.....
5. ਮੌਜੂਦਾ ਪਤਾ

.....

ਪੱਕਾ ਪਤਾ

.....

6. ਸੰਪਰਕ ਵੇਰਵੇ ਟੈਲੀਫੋਨ ਨੰਬਰ.....

ਮੋਬਾਈਲ ਨੰਬਰ.....

ਈਮੇਲ ਆਈ.ਡੀ.....

7. ਖਾਤੇ ਦੀ ਕਿਸਮ: ਇਕੱਲਾ ਜਾਂ ਸਾਂਝਾ

8. ਖਾਤਾਧਾਰਕ(ਕਾਂ) ਦੀ ਜਨਮ ਤਾਰੀਖ ਦਾ ਸਬੂਤ

(ੳ) ਸਰਟੀਫਿਕੇਟ ਨੰਬਰ

ਅ) ਜਾਰੀ ਕਰਨ ਦੀ ਮਿਤੀ

ੲ) ਜਾਰੀ ਕਰਨ ਵਾਲਾ ਅਧਿਕਾਰੀ

9. ਹੋਰ ਨੱਥੀ ਕੇ.ਵਾਈ.ਸੀ. ਦਸਤਾਵੇਜ਼ਾਂ ਦੇ ਵੇਰਵੇ : 1. ਪਛਾਣ ਦਾ ਸਬੂਤ.....

2. ਪਤੇ ਦਾ ਸਬੂਤ.....

(ਪਛਾਣ ਅਤੇ ਪਤੇ ਦੇ ਸਬੂਤ ਲਈ ਮੰਨੇ ਜਾਣ ਵਾਲੇ ਦਸਤਾਵੇਜ਼: 1. ਪਾਸਪੋਰਟ 2. ਡਰਾਈਵਿੰਗ ਲਾਇਸੈਂਸ 3. ਵੋਟਰ ਆਈ.ਡੀ. ਕਾਰਡ 4. NREGA ਵੱਲੋਂ ਜਾਰੀ ਕੀਤਾ ਗਿਆ ਜੰਬ ਕਾਰਡ ਜਿਸ 'ਤੇ ਸੂਬਾ ਸਰਕਾਰ ਦੇ ਅਧਿਕਾਰੀ ਦੇ ਦਸਤਖਤ ਹੋਣ 5. ਕੌਮੀ ਵਸੋਂ ਰਜਿਸਟਰ ਵੱਲੋਂ ਜਾਰੀ ਕੀਤਾ ਗਿਆ ਪੱਤਰ ਜਿਸ ਵਿੱਚ ਨਾਮ ਅਤੇ ਪਤਾ ਦਰਜ ਹੁੰਦਾ ਹੈ)।

1. ਨਮੂਨਾ ਦਸਤਖਤ

1.....2..... 3.,.....

(ਨਾਮ).....

1.....2..... 3.,.....

(ਨਾਮ).....

ਮੈਂ ਘੋਸ਼ਣਾ ਕਰਦਾ ਹਾਂ ਕਿ ਮੈਂ/ਅਸੀਂ ਭਾਰਤ ਦੇ ਨਿਵਾਸੀ ਹਾਂ ਅਤੇ ਭਵਿੱਖ ਵਿੱਚ ਸਾਡੇ ਨਿਵਾਸ/ਨਾਗਰਿਕਤਾ ਸਥਿਤੀ ਵਿੱਚ ਕੋਈ ਵੀ ਬਦਲਾਅ ਹੋਣ 'ਤੇ ਲੇਖਾ ਦਫਤਰ ਨੂੰ ਸੂਚਿਤ ਕਰਾਂਗੇ।

ਮੈਂ ਇੱਥੇ ਸਕੀਮ ਦੇ ਨਿਯਮਾਂ ਅਤੇ ਸਰਕਾਰ ਦੀ ਸੇਵਿੰਗ ਪ੍ਰੋਮੋਸ਼ਨ ਰੂਲਜ਼, 2018 ਦੀ ਪਾਲਣਾ ਕਰਨ ਦਾ ਵਾਅਦਾ ਕਰਦਾ ਹਾਂ ਜੋ ਸਕੀਮ 'ਤੇ ਲਾਗੂ ਹੁੰਦੇ ਹਨ ਅਤੇ ਸਮੇਂ ਸਮੇਂ ਤੇ ਜਾਰੀ ਕੀਤੀਆਂ ਸੇਧਾਂ ਨੂੰ ਮੰਨਦਾ ਹਾਂ। ਮੇਰੇ/ਸਾਡੇ ਹੋਰ ਖਾਤਿਆਂ ਦੇ ਵੇਰਵੇ ਹੇਠਾਂ ਦਿੱਤੇ ਗਏ ਹਨ:

ਲੜੀ ਨੰਬਰ	ਸਕੀਮ ਦਾ ਨਾਮ	ਖਾਤਾ ਖੋਲ੍ਹਣ ਦੀ ਮਿਤੀ	ਜਮ੍ਹਾਂ ਰਕਮ	ਗਾਹਕ ਪਛਾਣ ਨੰਬਰ	ਖਾਤਾ ਨੰਬਰ	ਡਾਕਘਰ/ਬੈਂਕ ਦਾ ਨਾਮ
1.	ਸੀਨੀਅਰ ਨਾਗਰਿਕ ਬੱਚਤ ਸਕੀਮ (SCSS)					

--	--	--	--	--	--	--

ਤਾਰੀਖ:.....

ਸਰਪ੍ਰਸਤ ਦੇ ਦਸਤਖਤ ਜਾਂ ਅੰਗੂਠੇ ਦਾ ਨਿਸ਼ਾਨ

ਨਾਮਜ਼ਦਗੀ

10. ਮੈਂ/ਅਸੀਂ ਹੇਠਾਂ ਦਿੱਤੇ ਵਿਅਕਤੀ/ਵਿਅਕਤੀਆਂ ਨੂੰ ਨਾਮਜ਼ਦ ਕਰਦਾ/ਕਰਦੇ ਹਾਂ ਜਿਨ੍ਹਾਂ ਨੂੰ, ਹੋਰ ਸਾਰੇ ਵਿਅਕਤੀਆਂ ਨੂੰ ਬਾਹਰ ਰੱਖਦਿਆਂ, ਮੇਰੀ ਮੌਤ ਹੋਣ 'ਤੇ ਮੇਰੇ (ਸਕੀਮ ਦਾ ਨਾਮ) ਖਾਤੇ ਵਿੱਚ ਮੌਜੂਦ ਰਕਮ ਦਾ ਭੁਗਤਾਨ ਕੀਤਾ ਜਾਵੇਗਾ।

ਲੜੀ ਨੰ.	ਨਾਮਜ਼ਦ ਵਿਅਕਤੀ ਦਾ ਨਾਮ ਅਤੇ ਸੰਬੰਧ	ਪੂਰਾ ਪਤਾ	ਨਾਮਜ਼ਦ ਵਿਅਕਤੀ ਦਾ ਆਧਾਰ ਨੰਬਰ (ਵਿਕਲਪਿਕ)	ਨਾਮਜ਼ਦ ਵਿਅਕਤੀ ਦੀ ਜਨਮ ਤਾਰੀਖ (ਜੇਕਰ ਨਾਬਾਲਿਗ ਹੈ)	ਹੱਕ ਦਾ ਹਿੱਸਾ	ਹੱਕ ਦੀ ਕਿਸਮ (ਟਰੱਸਟੀ ਜਾਂ ਮਾਲਕ)
1						
2						
3						
4						

ਜਿਵੇਂ ਕਿ ਉਪਰੋਕਤ ਨਾਮਜ਼ਦ ਵਿਅਕਤੀ ਨਾਬਾਲਿਗ ਹੈ/ਹਨ, ਮੈਂ

ਸ੍ਰੀ/ਸ੍ਰੀਮਤੀ/ਕੁਮਾਰੀ.....ਪਿਤਾ/ਪਤੀ ਦਾ ਨਾਮ..... ਪੂਰਾ

ਪਤਾ..... ਨੂੰ ਮੇਰੀ ਮੌਤ ਹੋਣ 'ਤੇ, ਨਾਮਜ਼ਦ ਵਿਅਕਤੀ ਦੀ ਨਾਬਾਲਗਤਾ ਦੌਰਾਨ, ਖਾਤੇ ਅਧੀਨ ਬਕਾਇਆ ਰਕਮ ਪ੍ਰਾਪਤ ਕਰਨ ਲਈ ਨਿਯੁਕਤ ਕਰਦਾ/ਕਰਦੀ ਹਾਂ।

1. ਗਵਾਹ ਦੇ ਦਸਤਖਤ.....

ਨਾਮ ਅਤੇ ਪਤਾ.....

2. ਗਵਾਹ ਦੇ ਦਸਤਖਤ.....

ਨਾਮ ਅਤੇ ਪਤਾ.....

ਖਾਤਾਧਾਰਕ(ਕਾਂ) ਦੇ ਦਸਤਖਤ ਜਾਂ ਅੰਗੂਠੇ ਦਾ ਨਿਸ਼ਾਨ

ਸਥਾਨ:

ਤਾਰੀਖ:

ਡਾਕਘਰ/ਬੈਂਕ ਦੀ ਵਰਤੋਂ ਲਈ

..... ਦੇ ਨਾਮ 'ਤੇ ਤਾਰੀਖ/...../..... ਨੂੰ ਸ਼ੁਰੂਆਤੀ ਜਮ੍ਹਾਂ ਰਕਮ
ਰੁਪਏ ਨਾਲ ਸੀਨੀਅਰ ਨਾਗਰਿਕ ਬੱਚਤ ਸਕੀਮ ਤਹਿਤ ਖਾਤਾ ਖੋਲ੍ਹਿਆ ਗਿਆ।
ਖਾਤਾ ਨੰਬਰ ਮਿਤੀ

ਗਾਹਕ ਪਛਾਣ ਨੰਬਰ.....

ਨਾਮਜ਼ਦਗੀ ਨੰਬਰ ਮਿਤੀ ਤੇ ਦਰਜ ਕੀਤੀ ਗਈ ਹੈ।

ਅਧਿਕਾਰੀ ਦੇ ਦਸਤਖਤ ਅਤੇ ਮੋਹਰ

ਫਾਰਮ - 3

[ਪੈਰਾ 7 ਦਾ ਉੱਪ-ਪੈਰਾ (1) ਦੇਖੋ]

(ਖਾਤਾ ਬੰਦ ਕਰਨ ਲਈ ਅਰਜ਼ੀ)

ਸੇਵਾ ਵਿਖੇ,
ਬ੍ਰਾਂਚ ਮੈਨੇਜਰ
ਭਾਰਤੀ ਸਟੇਟ ਬੈਂਕ

.....

ਤਾਰੀਖ _____

.....

ਖਾਤਾ ਨੰਬਰ _____

ਸ਼੍ਰੀਮਾਨ ਜੀ,

1. ਮੈਂ/ਅਸੀਂ ਆਪਣੀ ਪਾਸਬੁੱਕ/ਜਮ੍ਹਾਂ-ਰਸੀਦ ਸੌਂਪਦਾ/ਦੇ ਹਾਂ ਅਤੇ ਆਪਣੇ ਉਪਰੋਕਤ ਸੀਨੀਅਰ ਨਾਗਰਿਕ ਬੱਚਤ ਸਕੀਮ ਖਾਤੇ, ਜੋ ਕਿ _____ ਨੂੰ ਮਿਆਦ ਪੂਰੀ ਕਰ ਚੁੱਕਾ ਹੈ, ਨੂੰ ਬੰਦ ਕਰਨ ਲਈ ਅਰਜ਼ੀ ਦਿੰਦਾ/ਦਿੰਦੇ ਹਾਂ।
2. ਕ੍ਰਿਪਾ ਕਰਕੇ ਮੇਰੇ ਮਿਆਦ ਪੂਰੇ ਹੋਏ ਖਾਤੇ ਵਿੱਚ ਮੌਜੂਦ ਯੋਗ ਬਕਾਇਆ ਰਕਮ ਮੇਰੇ ਬਚਤ ਖਾਤਾ ਨੰਬਰ _____ ਜੋ ਕਿ _____ (ਲੇਖਾ ਦਫ਼ਤਰ ਦਾ ਨਾਮ) ਵਿੱਚ ਹੈ, ਵਿੱਚ ਜਮ੍ਹਾਂ ਕਰ ਦਿੱਤੀ ਜਾਵੇ। ਜਾਂ

ਕ੍ਰਿਪਾ ਕਰਕੇ ਡਿਮਾਂਡ ਡ੍ਰਾਫਟ/ਖਾਤਾਧਾਰਕ ਦੇ ਨਾਮ ਵਾਲਾ ਚੈੱਕ ਜਾਰੀ ਕੀਤਾ ਜਾਵੇ। ਜਾਂ

ਕ੍ਰਿਪਾ ਕਰਕੇ ਨਕਦ ਅਦਾਇਗੀ ਕੀਤੀ ਜਾਵੇ (ਜੇਕਰ ਰਕਮ ਮਨਜ਼ੂਰਸ਼ੁਦਾ ਸੀਮਾ ਤੋਂ ਘੱਟ ਹੈ)।

ਖਾਤਾਧਾਰਕ(ਕਾਂ) ਦੇ ਦਸਤਖਤ ਜਾਂ ਅੰਗੂਠੇ ਦਾ ਨਿਸ਼ਾਨ
(ਅੰਗੂਠੇ ਦਾ ਨਿਸ਼ਾਨ ਲੇਖਾ ਦਫ਼ਤਰ ਦੇ ਜਾਣਕਾਰ ਕਿਸੇ ਵਿਅਕਤੀ ਦੁਆਰਾ ਪ੍ਰਮਾਣਿਤ ਹੋਣਾ ਚਾਹੀਦਾ ਹੈ)

ਭੁਗਤਾਨ ਆਰਡਰ

(ਕੇਵਲ ਦਫ਼ਤਰੀ ਵਰਤੋਂ ਲਈ)

ਤਾਰੀਖ - _____

ਭੁਗਤਾਨ ਵੇਰਵਾ

ਮੂਲ ਰਕਮ ਰੁਪਏ _____

(+) ਵਿਆਜ ਬਕਾਇਆ ਰੁਪਏ _____

(-) ਵੱਧ ਅਦਾਇਗੀ ਕੀਤੇ ਵਿਆਜ ਦੀ ਵਸੂਲੀ ਰੁਪਏ _____

ਹੋਰ ਕਟੌਤੀ (ਜੇ ਹੋਵੇ) ਰੁਪਏ _____

ਕੁੱਲ ਬਕਾਇਆ ਰਕਮ ਰੁਪਏ _____

ਭੁਗਤਾਨ ਕਰੇ ਰੁਪਏ _____ (ਅੰਕਾਂ ਵਿੱਚ)

_____ (ਸ਼ਬਦਾਂ ਵਿੱਚ)

ਤਾਰੀਖ: _____

ਬ੍ਰਾਂਚ ਮੈਨੇਜਰ ਦੇ ਦਸਤਖਤ _____

ਪ੍ਰਾਪਤੀ ਰਸੀਦ

(ਜਮ੍ਹਾਂਕਰਤਾ ਦੁਆਰਾ ਭਰੀ ਜਾਣੀ ਹੈ)

ਮੈਂ/ਅਸੀਂ ਨਕਦ/ਚੈੱਕ/ਡਿਮਾਂਡ ਡਰਾਫਟ ਨੰਬਰ _____ ਮਿਤੀ _____ / ਖਾਤਾ ਨੰਬਰ

_____ ਵਿੱਚ ਟ੍ਰਾਂਸਫਰ ਰਾਹੀਂ ਰੁਪਏ _____ (ਅੰਕਾਂ ਵਿੱਚ)

_____ (ਸ਼ਬਦਾਂ ਵਿੱਚ) ਪ੍ਰਾਪਤ ਕੀਤੇ।

ਤਾਰੀਖ: _____

ਖਾਤਾਧਾਰਕ(ਕਾਂ) ਦੇ ਦਸਤਖਤ/ਅੰਗੂਠੇ ਦਾ ਨਿਸ਼ਾਨ

ਫਾਰਮ - 4

[ਪੈਰਾ 8 ਦਾ ਉੱਪ-ਪੈਰਾ (1) ਦੇਖੋ]

(ਖਾਤੇ ਦੀ ਮਿਆਦ ਵਧਾਉਣ ਲਈ ਅਰਜ਼ੀ)

ਸੇਵਾ ਵਿਖੇ,

ਬ੍ਰਾਂਚ ਮੈਨੇਜਰ

ਭਾਰਤੀ ਸਟੇਟ ਬੈਂਕ

.....

ਸ਼੍ਰੀਮਾਨ ਜੀ,

1. ਮੈਂ/ਅਸੀਂ ਖਾਤਾ ਨੰਬਰ _____ ਦੇ ਖਾਤਾਧਾਰਕ ਹਾਂ।
ਉਪਰੋਕਤ ਖਾਤਾ ਤੁਹਾਡੇ ਦਫ਼ਤਰ ਵਿੱਚ ਸੀਨੀਅਰ ਨਾਗਰਿਕ ਬੱਚਤ ਸਕੀਮ ਅਧੀਨ ਖੋਲ੍ਹਿਆ ਗਿਆ ਸੀ।
ਇਹ ਖਾਤਾ ਨੂੰ ਖੋਲ੍ਹਿਆ ਗਿਆ ਸੀ ਅਤੇ ਨੂੰ ਮਿਆਦ ਪੂਰੀ ਹੋ ਗਈ ਹੈ। ਮੈਂ/ਅਸੀਂ ਇਸ
ਖਾਤੇ ਦੀ ਮਿਆਦ ਤਿੰਨ ਸਾਲਾਂ ਲਈ (ਸਕੀਮ ਦੇ ਨਿਯਮਾਂ ਅਨੁਸਾਰ) ਮਿਆਦ ਪੂਰੀ ਹੋਣ ਦੀ ਤਾਰੀਖ ਤੋਂ
ਅੱਗੇ ਵਧਾਉਣ ਦੀ ਅਰਜ਼ੀ ਦਿੰਦੇ ਹਾਂ।
2. ਮੈਂ/ਅਸੀਂ ਸਕੀਮ ਦੌਰਾਨ ਲਾਗੂ ਅਤੇ ਸਮੇਂ ਸਮੇਂ 'ਤੇ ਸੇਧੇ ਨਿਯਮਾਂ ਅਤੇ ਸ਼ਰਤਾਂ ਨੂੰ ਸਮਝ ਲਿਆ ਹੈ ਅਤੇ
ਉਹਨਾਂ ਦੀ ਪਾਲਣਾ ਕਰਾਂਗੇ।
3. ਮੈਂ/ਅਸੀਂ ਮਿਆਦ ਵਧਾਉਣ ਦੀ ਤਿੰਨ ਸਾਲਾਂ ਦੀ ਬਲਾਕ ਮਿਆਦ ਦੀ ਸ਼ੁਰੂਆਤ ਦੇ ਸਮੇਂ ਭਾਰਤ ਦੇ ਨਿਵਾਸੀ
ਹਾਂ।

ਤਾਰੀਖ:

ਖਾਤਾਧਾਰਕ(ਕਾਂ) ਦੇ ਦਸਤਖਤ

ਸਥਾਨ:

ਲੇਖਾ ਦਫ਼ਤਰ ਦੀ ਵਰਤੋਂ ਲਈ

ਖਾਤਾ ਨੰਬਰ ਜੋ ਕਿ ਰੁਪਏ

(ਰੁਪਏ.....) ਨਾਲ਼

ਸੀਨੀਅਰ ਨਾਗਰਿਕ ਬੱਚਤ ਸਕੀਮ ਤਹਿਤ ਖੋਲ੍ਹਿਆ ਗਿਆ ਸੀ ਅਤੇ ਜਿਸਦੀ ਮਿਆਦ ਨੂੰ ਪੂਰੀ
ਹੋਈ, ਨੂੰ ਸਕੀਮ ਦੇ ਨਿਯਮ ਤਹਿਤ ਸਾਲਾਂ ਲਈ ਵਧਾਇਆ ਗਿਆ ਹੈ ਜੋ ਕਿ
..... ਤੋਂ ਤੱਕ ਹੈ।

ਰਿਕਾਰਡ ਅਤੇ ਪਾਸਬੁੱਕ/ਜਮ੍ਹਾਂ-ਰਸੀਦ/ਸਟੇਟਮੈਂਟ ਵਿੱਚ ਲੋੜੀਂਦੇ ਇੰਦਰਾਜ ਦਰਜ ਕਰ ਲਏ ਗਏ ਹਨ।

ਤਾਰੀਖ:

ਬ੍ਰਾਂਚ ਮੈਨੇਜਰ ਦੇ ਦਸਤਖਤ

ਮੋਹਰ

ਫਾਰਮ-ਸੀ

(ਨਿਯਮ 6 ਦੇਖੋ)

ਸੀਨੀਅਰ ਨਾਗਰਿਕ ਬੱਚਤ ਸਕੀਮ, 2004 ਤਹਿਤ ਨਾਮਜ਼ਦਗੀ/ਬਦਲਾਅ/ਨਾਮਜ਼ਦਗੀ ਰੱਦ ਕਰਨ ਲਈ ਅਰਜ਼ੀ

ਸੇਵਾ ਵਿਖੇ,

ਮੁੱਖ/ਬ੍ਰਾਂਚ ਮੈਨੇਜਰ

ਭਾਰਤੀ ਸਟੇਟ ਬੈਂਕ

ਸ਼੍ਰੀਮਾਨ ਜੀ,

- ਮੈਂ ਹੇਠ ਲਿਖੇ ਵਿਅਕਤੀ/ਵਿਅਕਤੀਆਂ ਨੂੰ ਨਾਮਜ਼ਦ ਕਰਦਾ/ਕਰਦੀ ਹਾਂ, ਜਿਨ੍ਹਾਂ ਨੂੰ, ਹੋਰ ਸਾਰੇ ਵਿਅਕਤੀਆਂ ਨੂੰ ਬਾਹਰ ਰੱਖਦਿਆਂ, ਮੇਰੀ ਮੌਤ ਹੋਣ 'ਤੇ, ਮੇਰੇ ਖਾਤੇ ਵਿੱਚ ਜਮ੍ਹਾਂ ਰਕਮ ਨਿਯਮ 6 ਵਿੱਚ ਦਰਜ ਵਿਧਾਨ ਅਨੁਸਾਰ ਅਦਾ ਕੀਤੀ ਜਾਵੇਗੀ:

ਸਾਰਣੀ

ਲੜੀ ਨੰ.	ਨਾਮਜ਼ਦ ਵਿਅਕਤੀ(ਆਂ) ਦਾ/ਦੇ ਨਾਮ, ਜਮ੍ਹਾਂਕਰਤਾ ਨਾਲ ਸੰਬੰਧ ਸਮੇਤ	ਪੱਕਾ ਪਤਾ	ਨਾਮਜ਼ਦ ਵਿਅਕਤੀ(ਆਂ) ਦੀ ਜਨਮ ਮਿਤੀ (ਜੇ ਨਾਬਾਲਗ ਹੋਵੇ)/ਉਮਰ (ਬਾਕੀ ਮਾਮਲਿਆਂ ਵਿੱਚ)	ਭੁਗਤਾਨਯੋਗ ਰਕਮ ਵਿੱਚ ਨਾਮਜ਼ਦ ਵਿਅਕਤੀ(ਆਂ) ਦਾ ਹਿੱਸਾ

ਨਾਮਜ਼ਦ ਵਿਅਕਤੀ(ਆਂ) ਦੀ ਫੋਟੋ	ਨਾਮਜ਼ਦ ਵਿਅਕਤੀ(ਆਂ) ਦੇ ਦਸਤਖਤ ਜਾਂ ਅੰਗੂਠੇ ਦਾ ਨਿਸ਼ਾਨ

2. * ਕਿਉਂਕਿ ਉਪਰੋਕਤ ਲੜੀ ਨੰਬਰ _____ 'ਤੇ ਦਰਜ ਨਾਮਜ਼ਦ ਨਾਬਾਲਗ ਹੈ/ਹਨ, ਇਸ ਲਈ ਮੈਂ ਸ਼੍ਰੀ/ਸ਼੍ਰੀਮਤੀ/ਕੁਮਾਰੀ _____ [ਹਰ ਨਾਬਾਲਗ ਨਾਮਜ਼ਦ ਦੇ ਸੰਬੰਧ ਵਿੱਚ ਵਿਅਕਤੀ ਦਾ ਨਾਮ ਅਤੇ ਸਥਾਈ ਪਤਾ] ਨੂੰ ਮੇਰੀ ਮੌਤ ਹੋਣ 'ਤੇ, ਨਾਮਜ਼ਦ ਵਿਅਕਤੀ ਦੀ ਨਾਬਾਲਗਤਾ ਦੌਰਾਨ, ਖਾਤੇ ਅਧੀਨ ਬਕਾਇਆ ਰਕਮ ਪ੍ਰਾਪਤ ਕਰਨ ਲਈ ਨਿਯੁਕਤ ਕਰਦਾ/ਕਰਦੀ ਹਾਂ।
3. * ਇਹ ਅਰਜ਼ੀ ਮੇਰੇ ਦੁਆਰਾ ਖਾਤਾ ਖੋਲ੍ਹਣ ਸਮੇਂ/ਮੇਰੀ ਅਰਜ਼ੀ ਮਿਤੀ.../...../20..... ਰਾਹੀਂ ਕੀਤੀ ਗਈ ਪਹਿਲੀ ਨਾਮਜ਼ਦਗੀ ਦੀ ਥਾਂ ਲੈਂਦੀ ਹੈ।
4. * ਮੈਂ _____, ਇਸ ਰਾਹੀਂ ਬੇਨਤੀ ਕਰਦਾ/ਕਰਦੀ ਹਾਂ ਕਿ ਮੇਰੀ ਪਹਿਲਾਂ ਕੀਤੀ ਨਾਮਜ਼ਦਗੀ, ਜੇ ਮੇਰੀ ਅਰਜ਼ੀ ਮਿਤੀ.../...../20..... ਰਾਹੀਂ ਕੀਤੀ ਗਈ ਸੀ, ਨੂੰ ਰੱਦ ਕੀਤਾ ਜਾਵੇ।

ਗਵਾਹ (ਦਸਤਖਤ, ਨਾਮ ਅਤੇ ਪਤਾ):

ਜਮ੍ਹਾਂਕਰਤਾ ਦੇ ਦਸਤਖਤ/ਅੰਗੂਠੇ ਦਾ ਨਿਸ਼ਾਨ

ਮਿਤੀ:...../...../20.....

ਸਥਾਨ:.....

* ਜੇ ਲਾਗੂ ਨਾ ਹੋਵੇ, ਉਸਨੂੰ ਕੱਟ ਦਿਓ।

ਬ੍ਰਾਂਚ ਦੀ ਵਰਤੋਂ ਲਈ

ਉਪਰੋਕਤ ਨਾਮਜ਼ਦਗੀ ਮਿਤੀ...../...../20..... ਨੂੰ ਰਜਿਸਟਰ ਕੀਤੀ ਗਈ ਹੈ ਅਤੇ/ਜਾਂ ਪਹਿਲਾਂ ਦੀ ਨਾਮਜ਼ਦਗੀ ਮਿਤੀ...../...../20..... ਨੂੰ ਬਦਲ ਦਿੱਤਾ ਗਿਆ ਹੈ/ਰੱਦ ਕਰ ਦਿੱਤੀ ਗਈ ਹੈ। ਲੋੜੀਂਦੇ ਇੰਦਰਾਜ ਪਾਸਬੁੱਕ ਨੰਬਰ __ ਵਿੱਚ ਦਰਜ ਕਰ ਦਿੱਤੇ ਗਏ ਹਨ।

ਮਿਤੀ:...../...../20.....

(ਬ੍ਰਾਂਚ/ਸਰਵਿਸ ਮੈਨੇਜਰ)

ਫਾਰਮ-ਡੀ

(ਨਿਯਮ 10 ਅਤੇ ਨਿਯਮ 3 ਦਾ ਉੱਪ ਨਿਯਮ (1) ਦੇਖੋ)

ਸੀਨੀਅਰ ਨਾਗਰਿਕ ਬੱਚਤ ਸਕੀਮ 2004 ਤਹਿਤ ਜਮ੍ਹਾਂ ਕਰਵਾਉਣ ਲਈ ਜਮ੍ਹਾਂ-ਪਰਚੀ

ਰਸੀਦ-1 ਜਮ੍ਹਾਂਕਰਤਾ ਦੀ ਕਾਪੀ	ਰਸੀਦ-2 ਬੈਂਕ ਦੀ ਕਾਪੀ																																																																
ਬ੍ਰਾਂਚ ਦਾ ਨਾਮ:.....	ਬ੍ਰਾਂਚ ਦਾ ਨਾਮ:.....																																																																
ਜਮ੍ਹਾਂਕਰਤਾ ਦਾ ਨਾਮ ਅਤੇ ਪਤਾ:	ਜਮ੍ਹਾਂਕਰਤਾ ਦਾ ਨਾਮ ਅਤੇ ਪਤਾ:																																																																
ਪਿਤਾ/ਪਤੀ ਦਾ ਨਾਮ:	ਪਿਤਾ/ਪਤੀ ਦਾ ਨਾਮ:																																																																
ਸੀਨੀਅਰ ਨਾਗਰਿਕ ਬੱਚਤ ਸਕੀਮ ਦਾ ਖਾਤਾ ਨੰਬਰ:	ਸੀਨੀਅਰ ਨਾਗਰਿਕ ਬੱਚਤ ਸਕੀਮ ਦਾ ਖਾਤਾ ਨੰਬਰ:																																																																
<table border="1" style="width: 100%; border-collapse: collapse;"> <tr> <th style="width: 70%;">ਜਮ੍ਹਾਂ ਰਕਮ</th> <th style="width: 30%;">₹</th> </tr> <tr> <td>ਚੈੱਕ/ਡੀਡੀ ਪਾਸ ਹੋਣ ਦੇ ਖਰਚੇ</td> <td>₹</td> </tr> <tr> <td>ਖਾਤਾ ਟ੍ਰਾਂਸਫਰ ਫੀਸ</td> <td>₹</td> </tr> <tr> <td>ਡ੍ਰਾਪਲੀਕੇਟ ਪਾਸਬੁੱਕ ਫੀਸ</td> <td>₹</td> </tr> <tr> <td>ਹੋਰ ਖਰਚੇ (ਜੇ ਕੋਈ ਹਨ ਤਾਂ)</td> <td>₹</td> </tr> <tr> <td>ਕੁੱਲ ਰਕਮ</td> <td>₹</td> </tr> <tr> <td colspan="2">(ਰੁਪਏ:.....)</td> </tr> <tr> <td>ਨਕਦ ਰਕਮ ਦਾ ਵੇਰਵਾ</td> <td>ਰਕਮ</td> </tr> <tr> <td>1000 x</td> <td></td> </tr> <tr> <td>500 x</td> <td></td> </tr> <tr> <td>100 x</td> <td></td> </tr> <tr> <td>20 x</td> <td></td> </tr> <tr> <td>10 x</td> <td></td> </tr> <tr> <td>ਕੁੱਲ ਨਕਦ ਰਕਮ</td> <td>₹</td> </tr> <tr> <td colspan="2">ਚੈੱਕ/ਡਿਮਾਂਡ ਡਰਾਫਟ ਨੰਬਰ ਅਤੇ ਮਿਤੀ ਅਤੇ/...../20....</td> </tr> <tr> <td colspan="2">ਬੈਂਕ/ਬ੍ਰਾਂਚ ਜਿੱਥੇ ਭੁਗਤਾਨ ਹੋਣਾ ਹੈ.....</td> </tr> </table>	ਜਮ੍ਹਾਂ ਰਕਮ	₹	ਚੈੱਕ/ਡੀਡੀ ਪਾਸ ਹੋਣ ਦੇ ਖਰਚੇ	₹	ਖਾਤਾ ਟ੍ਰਾਂਸਫਰ ਫੀਸ	₹	ਡ੍ਰਾਪਲੀਕੇਟ ਪਾਸਬੁੱਕ ਫੀਸ	₹	ਹੋਰ ਖਰਚੇ (ਜੇ ਕੋਈ ਹਨ ਤਾਂ)	₹	ਕੁੱਲ ਰਕਮ	₹	(ਰੁਪਏ:.....)		ਨਕਦ ਰਕਮ ਦਾ ਵੇਰਵਾ	ਰਕਮ	1000 x		500 x		100 x		20 x		10 x		ਕੁੱਲ ਨਕਦ ਰਕਮ	₹	ਚੈੱਕ/ਡਿਮਾਂਡ ਡਰਾਫਟ ਨੰਬਰ ਅਤੇ ਮਿਤੀ ਅਤੇ/...../20....		ਬੈਂਕ/ਬ੍ਰਾਂਚ ਜਿੱਥੇ ਭੁਗਤਾਨ ਹੋਣਾ ਹੈ.....		<table border="1" style="width: 100%; border-collapse: collapse;"> <tr> <th style="width: 70%;">ਜਮ੍ਹਾਂ ਰਕਮ</th> <th style="width: 30%;">₹</th> </tr> <tr> <td>ਚੈੱਕ/ਡੀਡੀ ਪਾਸ ਹੋਣ ਦੇ ਖਰਚੇ</td> <td>₹</td> </tr> <tr> <td>ਖਾਤਾ ਟ੍ਰਾਂਸਫਰ ਫੀਸ</td> <td>₹</td> </tr> <tr> <td>ਡ੍ਰਾਪਲੀਕੇਟ ਪਾਸਬੁੱਕ ਫੀਸ</td> <td>₹</td> </tr> <tr> <td>ਹੋਰ ਖਰਚੇ (ਜੇ ਕੋਈ ਹਨ ਤਾਂ)</td> <td>₹</td> </tr> <tr> <td>ਕੁੱਲ ਰਕਮ</td> <td>₹</td> </tr> <tr> <td colspan="2">(ਰੁਪਏ:.....)</td> </tr> <tr> <td>ਨਕਦ ਰਕਮ ਦਾ ਵੇਰਵਾ</td> <td>ਰਕਮ</td> </tr> <tr> <td>1000 x</td> <td></td> </tr> <tr> <td>500 x</td> <td></td> </tr> <tr> <td>100 x</td> <td></td> </tr> <tr> <td>20 x</td> <td></td> </tr> <tr> <td>10 x</td> <td></td> </tr> <tr> <td>ਕੁੱਲ ਨਕਦ ਰਕਮ</td> <td>₹</td> </tr> <tr> <td colspan="2">ਚੈੱਕ/ਡਿਮਾਂਡ ਡਰਾਫਟ ਨੰਬਰ ਅਤੇ ਮਿਤੀ ਅਤੇ/...../20....</td> </tr> <tr> <td colspan="2">ਬੈਂਕ/ਬ੍ਰਾਂਚ ਜਿੱਥੇ ਭੁਗਤਾਨ ਹੋਣਾ ਹੈ.....</td> </tr> </table>	ਜਮ੍ਹਾਂ ਰਕਮ	₹	ਚੈੱਕ/ਡੀਡੀ ਪਾਸ ਹੋਣ ਦੇ ਖਰਚੇ	₹	ਖਾਤਾ ਟ੍ਰਾਂਸਫਰ ਫੀਸ	₹	ਡ੍ਰਾਪਲੀਕੇਟ ਪਾਸਬੁੱਕ ਫੀਸ	₹	ਹੋਰ ਖਰਚੇ (ਜੇ ਕੋਈ ਹਨ ਤਾਂ)	₹	ਕੁੱਲ ਰਕਮ	₹	(ਰੁਪਏ:.....)		ਨਕਦ ਰਕਮ ਦਾ ਵੇਰਵਾ	ਰਕਮ	1000 x		500 x		100 x		20 x		10 x		ਕੁੱਲ ਨਕਦ ਰਕਮ	₹	ਚੈੱਕ/ਡਿਮਾਂਡ ਡਰਾਫਟ ਨੰਬਰ ਅਤੇ ਮਿਤੀ ਅਤੇ/...../20....		ਬੈਂਕ/ਬ੍ਰਾਂਚ ਜਿੱਥੇ ਭੁਗਤਾਨ ਹੋਣਾ ਹੈ.....	
ਜਮ੍ਹਾਂ ਰਕਮ	₹																																																																
ਚੈੱਕ/ਡੀਡੀ ਪਾਸ ਹੋਣ ਦੇ ਖਰਚੇ	₹																																																																
ਖਾਤਾ ਟ੍ਰਾਂਸਫਰ ਫੀਸ	₹																																																																
ਡ੍ਰਾਪਲੀਕੇਟ ਪਾਸਬੁੱਕ ਫੀਸ	₹																																																																
ਹੋਰ ਖਰਚੇ (ਜੇ ਕੋਈ ਹਨ ਤਾਂ)	₹																																																																
ਕੁੱਲ ਰਕਮ	₹																																																																
(ਰੁਪਏ:.....)																																																																	
ਨਕਦ ਰਕਮ ਦਾ ਵੇਰਵਾ	ਰਕਮ																																																																
1000 x																																																																	
500 x																																																																	
100 x																																																																	
20 x																																																																	
10 x																																																																	
ਕੁੱਲ ਨਕਦ ਰਕਮ	₹																																																																
ਚੈੱਕ/ਡਿਮਾਂਡ ਡਰਾਫਟ ਨੰਬਰ ਅਤੇ ਮਿਤੀ ਅਤੇ/...../20....																																																																	
ਬੈਂਕ/ਬ੍ਰਾਂਚ ਜਿੱਥੇ ਭੁਗਤਾਨ ਹੋਣਾ ਹੈ.....																																																																	
ਜਮ੍ਹਾਂ ਰਕਮ	₹																																																																
ਚੈੱਕ/ਡੀਡੀ ਪਾਸ ਹੋਣ ਦੇ ਖਰਚੇ	₹																																																																
ਖਾਤਾ ਟ੍ਰਾਂਸਫਰ ਫੀਸ	₹																																																																
ਡ੍ਰਾਪਲੀਕੇਟ ਪਾਸਬੁੱਕ ਫੀਸ	₹																																																																
ਹੋਰ ਖਰਚੇ (ਜੇ ਕੋਈ ਹਨ ਤਾਂ)	₹																																																																
ਕੁੱਲ ਰਕਮ	₹																																																																
(ਰੁਪਏ:.....)																																																																	
ਨਕਦ ਰਕਮ ਦਾ ਵੇਰਵਾ	ਰਕਮ																																																																
1000 x																																																																	
500 x																																																																	
100 x																																																																	
20 x																																																																	
10 x																																																																	
ਕੁੱਲ ਨਕਦ ਰਕਮ	₹																																																																
ਚੈੱਕ/ਡਿਮਾਂਡ ਡਰਾਫਟ ਨੰਬਰ ਅਤੇ ਮਿਤੀ ਅਤੇ/...../20....																																																																	
ਬੈਂਕ/ਬ੍ਰਾਂਚ ਜਿੱਥੇ ਭੁਗਤਾਨ ਹੋਣਾ ਹੈ.....																																																																	

ਜਮ੍ਹਾਂਕਰਤਾ ਦੇ ਦਸਤਖਤ	ਜਮ੍ਹਾਂਕਰਤਾ ਦੇ ਦਸਤਖਤ
ਬ੍ਰਾਂਚ ਦੀ ਵਰਤੋਂ ਲਈ ਸੀਨੀਅਰ ਨਾਗਰਿਕ ਬੱਚਤ ਸਕੀਮ ਖਾਤਾ ਨੰਬਰ..... ਵਿੱਚ ਜਮ੍ਹਾਂ ਕਰਨ ਹਿੱਤ ਉਪਰੋਕਤ ਵੇਰਵੇ ਮੁਤਾਬਿਕ ਰੁਪਏ..... (ਰੁਪਏ..... ਕੇਵਲ) ਪ੍ਰਾਪਤ ਕੀਤੇ। ਕੈਸ਼ੀਅਰ ਸਰਵਿਸ ਮੈਨੇਜਰ ਨੋਟ: 1. ਚੈਕ/ਡਿਮਾਂਡ ਡਰਾਫਟ "YOURSELF FOR SCSS DEPOSIT" ਜਾਂ "ਜਮ੍ਹਾਂਕਰਤਾ SCSS ਖਾਤਾ" ਦੇ ਨਾਮ ਹੇਠਾ ਚਾਹੀਦਾ ਹੈ ਅਤੇ ਇਸਦਾ ਭਾਰਤੀ ਸਟੇਟ ਬੈਂਕ ਦੇ ਹੱਕ ਵਿੱਚ ਪਿੱਠਾਂਕਣ (endorse) ਕੀਤਾ ਜਾਣਾ ਚਾਹੀਦਾ ਹੈ। 2. ਚੈਕ/ਡਿਮਾਂਡ ਡਰਾਫਟ ਦੀ ਭੁਗਤਾਨਯੋਗਤਾ ਰਕਮ ਦੀ ਪ੍ਰਾਪਤੀ (realisation) ਉੱਤੇ ਨਿਰਭਰ ਕਰਦੀ ਹੈ।	ਬ੍ਰਾਂਚ ਦੀ ਵਰਤੋਂ ਲਈ ਸੀਨੀਅਰ ਨਾਗਰਿਕ ਬੱਚਤ ਸਕੀਮ ਖਾਤਾ ਨੰਬਰ..... ਵਿੱਚ ਜਮ੍ਹਾਂ ਕਰਨ ਹਿੱਤ ਉਪਰੋਕਤ ਵੇਰਵੇ ਮੁਤਾਬਿਕ ਰੁਪਏ..... (ਰੁਪਏ..... ਕੇਵਲ) ਪ੍ਰਾਪਤ ਕੀਤੇ। ਕੈਸ਼ੀਅਰ ਸਰਵਿਸ ਮੈਨੇਜਰ ਨੋਟ: 1. ਚੈਕ/ਡਿਮਾਂਡ ਡਰਾਫਟ "YOURSELF FOR SCSS DEPOSIT" ਜਾਂ "ਜਮ੍ਹਾਂਕਰਤਾ SCSS ਖਾਤਾ" ਦੇ ਨਾਮ ਹੇਠਾ ਚਾਹੀਦਾ ਹੈ ਅਤੇ ਇਸਦਾ ਭਾਰਤੀ ਸਟੇਟ ਬੈਂਕ ਦੇ ਹੱਕ ਵਿੱਚ ਪਿੱਠਾਂਕਣ (endorse) ਕੀਤਾ ਜਾਣਾ ਚਾਹੀਦਾ ਹੈ। 2. ਚੈਕ/ਡਿਮਾਂਡ ਡਰਾਫਟ ਦੀ ਭੁਗਤਾਨਯੋਗਤਾ ਰਕਮ ਦੀ ਪ੍ਰਾਪਤੀ (realisation) ਉੱਤੇ ਨਿਰਭਰ ਕਰਦੀ ਹੈ।